

Date: 05/09/2023

To, The Manager BSE Limited, P.J Tower, Dalal Street, Mumbai-400001

Subject: Newspaper Advertisement with regard to intimation of 30th Annual General Meeting to the Shareholders.

Dear Sir,

Pursuant to Regulation 47 read with Regulation 30 of SEBI (Listing Obligation and Disclosure Requirements) Regulations, 2015, we are enclosing herewith copies of Newspaper Advertisement published on 5th September, 2023 in Business Standard (English) and Desh Sewak (Punjabi) intimating the shareholders about 30th Annual General Meeting (AGM) of our company to be held on 28th September, 2023 at 12.30 PM through Video Conferencing/Other Audio-Visual Means (OAVM) and confirmation of dispatch of Annual Report for Financial Year 2022-23, along with Notice of AGM.

We request you to kindly take the same on your record.

Thanking You,

Yours Faithfully,

For Piccadily Sugar & Allied Industries Limited

Naveen Pawar

Whole time Director Din No:09691282

Piccadily Sugar & Allied Industries Ltd.

CIN No.: L15424PB1993PLC013137

Registered Office: Jakhal Road, Patran, Distt. Patiala (Punjab)-147001

Phone: +91-01764-242027

Corresp. Address: # 304, Sector 9-D, Chandigarh-160009 Ph.: 0172-4660993

Website: www.psailpatran.com Email: piccadilygroup34@rediffmail.com

Second Auction date at given auction centre, and further in case the said orname are still not successfully auctioned on these dates then such auction shall be continued on subsequent days thereafter, at this same venue. No further notices shall be issued in

Kohli & Sobti, Advocates, A 59A, First Floor, Lajpat Nagar-II, New Deihi - 110024 Note: Customers can release their pledged ornaments before the scheduled auction date, against payment of dues of our client. Customer can also contact Email ID: recoverynorth@muthootgroup.com or Call at 7834886464, 7994452461 Mrs. Shilpa Aggarwal (as Co-Borrower)

Four Hundred & Seventy Three Only) outstanding as on 01/09/2020

Description of Secured Assets/Immovable Properties:-All piece & parcels of Residential Apartment/Flat bearing No. A-008, Tower-A, Ground Floor, Parkwood Glade, Kharar Landran Road, Mohali, Punjab-140103 - Measuring Area: 1260 SQ. Ft.

DATE :- 05-09-2023. PLACE:- Mohall (Punjab)

Sd/- Authorised Officer FOR TATA CAPITAL HOUSING FINANCE LIMITED

PICCADILY SUGAR AND ALLIED INDUSTRIES LTD.

CIN No.: L15424PB1993PLC013137, Reg Office: Jakhal Road, Patran, Distr. Patiala, Punjab-147001. Phone No. 0172-4660993. Website: www.psailpatran.com; E-mail: piccadilygroup34@rediffmail.com

NOTICE OF ANNUAL GENERAL MEETING, BOOK CLOSURE AND E-VOTING INFORMATION

Notice is hereby given that 30th Annual General Meeting of the Company ("AGM") will be convened on Thursday, 28th September 2023 at 12:30 P.M. through video conference ("VC")/ other Audio Visual Means ("OAVM") facility in compliance with the applicable provisions of the Companies Act. 2013 and Rules framed there under and the SEBI (Listing Obligations and Disclosure Requirements) Regulations, 2015 read with various Circulars issued by Ministry Of Corporate Affairs including the latest General Circular no 11/2022 dated 28th, December, 2022 issued by the ("MCA Circulars") & Securities and Exchange Board of India ("SEBI Circular") no SEBI/ HO/ CFD/PoD-2/P/CIR/2023/4 without the physical presence of the Members at a common

In terms of MCA Circular/s and SEBI Circular, the Notice of the AGM and the Annual Report for the Financial Year 2022-2023 including the Audited Financial Statements for the Financial year ended 31st March, 2023 ("Annual Report") is already sent by email to those Members whose email are registered with the company. Depository participants(s). The requirements of sending physical copy of the notice of the AGM and Annual Report to the members have been dispensed with vide MCA Circular and SEBI Circular

Further, Pursuant to Section 91 of Companies Act 2013, it is notified that the Register of members and share transfer books of the company will remain closed from 22nd September to 28th September 2023 (Both days inclusive) for the purpose of

Members holding shares either in physical form or in dematerialized form, as on cut of date of 21st September 2023, may cast their vote electronically on the ordinary and special business as set out in the notice of AGM through electronic voting system of National Securities Depository Limited (NSDL). All the members are informed that:

The ordinary and special business as set out in the Notice of AGM will be transacted through voting by electronic means.

The remote E-voting shall commence from 25th September, 2023 from 9.00 A.M. (IST) and ends on 27th September, 2023 at 5.00 P.M. (IST).

Any Person who acquires the shares of the company and become member of the company after dispatch of notice of AGM and holding shares as on cut of date 21st September 2023 may obtain the Login ID and password by the sending a request at evoting@nsdl.co.in or piccadilygroup34@rediffmail.com. However, if a person is already registered with NSDL for E-Voting, then existing User ID and password can be used for casting vote

 Members may note that (a) the members who have casted their vote by remote e-voting prior to the AGM may also attend the AGM but shall not be entitled to cast their vote again and (b) a person whose name is recorded in the register of members or in the register of beneficial Owners maintained by the Depositories as on the cut of date only shall be entitled to avail the facility of remote e-voting as well as e-voting of the AGM.

The Notice of AGM is available on the Company's Website www.psailpatran.com, www.bseindla.com&on www.evoting.nsdl.com.

vi) Incase if any queries/ grievances connected with electronic voting ,members may refer the frequently asked questions(FAQs) and e-voting user manual for members available and download section of www.evoting.nsdl.com or call on Toll-free No.1800-222-990

vil) Members who are holding shares in physical form or who have not registered their e-mail addresses with the company can contact the company secretary of the company at piccadilygroup34@rediffmail.com for receiving the Notice and Annual Report for casting their vote through remote e-voting or through e-voting system during the AGM.

The above information is being issued for the information and benefit of all members of the Company and is in compliance with MCA and SEBI Circulars.

Place-Chandigarh Date-04-09-2023

For Piccadily Sugar and Allied Industries Limited Sd/- (Naveen Pawar) Whole time Director & Chairman Din no: 09691282




ABB SS SR 812 12 WRAB P AARLH WA **ਤ**ੇ ਕਹਿਣ ਤੋਂ ਬਾਹਰ ਹੋਣ **उ**र्हे के माकार के≅स डा WAR ARROTE , WAR I erke afser facu

केर बर्फ कार्ज प्रक ि चित्री कि लक्ष्म ਲਚ ਤਿਪਾਲ ਕਰਬ ਤ ਨੂੰ ਜ਼ੁੱਖ vਨੂੰ é with v O TOURY THE (TOTAL will be ster fact .

AR 1912 YER 21 ि क्ष्मि वह सम्ब ਲਚ ਤਿਮਾਲ ਬਰਕੇ <u>है क्ष क्ष्मिलक कर्त</u> । डागल ठ (प्रतीम हा सिन्ड प्रसी ग्राडिंड इस

लिंड प्रक रहे उस कि लध्यक है जायुरी डे धार्व रेट वरवे PER SUR SIR लिमपोट् क्यमण्ड दि ਸਿਾ**≶ ਲਾਲ ਪਰੂ**ਸ **ਰ**ੁਣ

ठ०० उर्ज उस सात सम्दर्भ है जनकाम ਕਹਿਣੇ ਤੇ ਬਾਹਰ ਹੋਣ WHI BEATHER BEI ਕਜ਼ੀ ਾਮੂਤ ਕਮਿਹੀਣ WHI SHEED BE'L! amelec facu sh

INIS ASE SE S iere 3. Beam aa इ. सच्च चेर वक्ष האת הבת יאהו ਬਰੀਾਸ ਤਦੇ ਲਖ਼ੂ ਤਿ। SABS TABU TAB HIS THE AR DE'L

18 55 dan E'M' ਲਖ਼ਤਰੇ 'ਦੇ ਤਾਤਤੀਜ SE BER E SE भगाई अवर् ਾਲਜੀ ह ਲਸਿਹੀ सिंड असी करक ह

वस्य कामा सें कि कि के कि ME TSUM BED ! EHON DO E MI र्त किएम ग्रमी fire will refit ויוה של הישורו BIG HS I TO IS अग्पटो वस अवंस है ज्ञास्क सम क वासपुरा सिका THIS STITER 25

हर ववप हासा en span e a BING OF MAN ਹਨੂੰ हं ਘਸੀ ਪਤਿ BAIR , THEIRE THIS WHI BHIS

H2

SAMEWESIA

PUBLIC NOTICE

It is for the information to General Public that Sh Rajinder Nath Mahajan s/o Sh. Tarlok Nath Mahajan, Sh. Dipin Mahajan s/o Sh. Rajinder Nath Mahajan and Smt. Anita Mahajan w/o Sh. Rajinde Nath Mahajan rs/o 33-B, Backside Aggar Nagar Raghunath Enclave, Ludhiana are the owners of property measuring 46K-18M, situated at Village Hiran, Near Hara Filling Station, Hiran-Machhiwara Link Road, Ludhlana

That original previous sale deed bearing wasika no. 618 dated 18/07/2018 in the name of company Lajjya Steel Limited has been lost from the present owner. Despite best efforts, the same could not be traced out. A Lost Information Repor No. 381398/2023 dated 02/09/2023 has been lodged with P.S. Sarabh Nagar, Ludhiana by Sh. Dipin Mahajan,

The previous owner/s has not created any charge lien, mortgage, gift, exchange etc. in favour of any person, bank, company, firm, financial institution etc. on the above mentioned property by deposit of said lost sale deed

Now the present owners intends to create equitable mortgage on property by deposit of their original title deeds, without depositing original lost sale deed in order to complete the chain of title. If anybody has any right, title interest or objection to same by virtue of lost sale deed, he/she may contact Sh. Raju Chopra, Advocate, (acting or behalf of Axis Bank Ltd., Chamber No.368, 3rd Floor, Judicial Complex, Ludhiana, (email rajuchopraadvocate@gmail.com) within 7 days from the date of this publication, falling which no objections will be entertained subsequently. Dated: 04/09/2023

पर्वालव तेरिम

ਆਮ ਜਨ ਸਧਾਰਨ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਾਇਦਾਦ ਜਿਸ 'ਚ ਸ਼ਾਮਲ ਜਾਂ ਸਥਿਤੀ ਐਮਸੀ #ਬੀ-11-124 (ਪੂਰਾਣਾ) ਐਮਸੀ #ਬੀ-12-86 (ਨਵਾਂ) ਤਰਫ਼ ਸੈਦਾਂ ਸ਼ਾਹਪੁਰ ਰੋਡ ਲੁਧਿਆਣਾ ਸਬੰਧੀ ਸ਼੍ਰੀ ਵਜ਼ੀਰ ਸਿੰਘ ਪੁੱਤਰ ਸ਼੍ਰੀ ਬਾਨ (ਵੈਂਡਰ) ਅਤੇ ਸ਼੍ਰੀ ਜਗਮੋਹਨ ਸਿੰਘ ਪੁੱਤਰ ਸ਼੍ਰੀ ਭੁਪਿੰਦਰ ਸਿੰਘ ਅਤੇ ਸ਼੍ਰੀ ਜਤਿੰਦਰ ਪਾਲ ਸਿੰਘ ਪੁੱਤਰ ਸ਼੍ਰੀ ਪ੍ਰੀਤਮ ਸਿੰਘ (ਵੈਂਡੀ) ਦਰਮਿਆਨ ਸਬ ਰਜਿਸਟਰਾਰ ਲੁਧਿਆਣਾ ਈਸਟ ਦੇ ਦਫ਼ਤਰ ਤਹਿਰੀਰ ਅਤੇ ਰਜਿਸਟਰਡ ਅਸਲ ਤੋਹਵਾ ਡੀਡ ਵਸੀਕਾ ਨੰ: 5895 ਮਿਤੀ : 20.01.1973 ਗੁਆਚ ਗਈ ਹੈ। ਅਸਲ ਤੋਹੜਾ ਡੀਡ ਵਸੀਕਾ ਨੈ: 5895 ਮਿਤੀ : 20.01.1973 ਦੇ ਗੁਆਚਣ ਸਬੰਧੀ ਐਫਆਈਆਰ/ਡੀਡੀਆਰ/ਐਲਆਈਆਰ ਨੈ: 366854/2023 ਮਿਤੀ : 25.7.2023 ਪੁਲਿਸ ਸਟੇਸ਼ਨ ਪੀਐਸਓਸੀ ਡਵੀਜ਼ਨ ਨੈ: 2 ਲੁਧਿਆਣਾ ਸਿਟੀ ਵਿਖੇ ਰਜਿਸਟਰਡ ਕਰਵਾ ਦਿੱਤੀ ਗਈ ਹੈ। ਹੁਣ, ਮੈਸ. ਆਰਕੇਐਸ ਬਿਲਡਰ, ਮੌਜੂਦਾ ਮਾਲਕ ਜੋ ਉਪਰੋਕਤ ਜਾਇਦਾਦ ਦੇ ਪੰਜ ਵਿਕਰੀ ਡੀਡ ਵਸੀਕਾ ਨੰ: 2018-19/106/1/12966 ਮਿਤੀ: 25 2 2019, ਵਸੀਕਾ ਨੰ: 3152 ਮਿਤੀ 4.5.2018, ਵਸੀਕਾ ਨੇ: 2018-19/106/ 463 ਮਿਤੀ : 5.7.2018, ਕੁਸੀਕਾ ਨੇ: 2018-19/106/145 ਮਿਤੀ : 27.6.2018, ਵਸੀਕਾ ਨੇ: 22742 ਮਿਤੀ : 27.3.2018 ਜੋ ਸਬ ਰਜਿਸਟਰਾਰ ਲੁਧਿਆਣਾ ਈਸਟ ਦੇ ਦਫ਼ਤਰ ਰਜਿਸਟਰਡ ਹਨ ਰਾਹੀਂ ਮਾਲਕ ਬਣ ਗਏ ਹਨ, ਹੁਣ ਦੱਸੀ ਜਾਇਦਾਦ ਨੂੰ ਪੰਜਾਬ ਨੈਸ਼ਨਲ ਬੈਂਕ ਐਮਸੀਸੀ, ਚੇਡੀਗੜ੍ਹ ਵਿਖੇ ਗਿਰਵੀ ਰੱਖਣਾ ਚਾਹੁੰਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਭਵਿੱਖ ਵਿੱਚ ਅਸਲ ਰੋਹੜਾ ਡੀਡ ਵਸੀਕਾ ਨੈ: 5895 ਮਿਤੀ 20.01.1973 ਪ੍ਰਾਪੰਤ ਹੁੰਦਾ ਹੈ ਤਾਂ ਪੰਜਾਬ ਨੈਸ਼ਨਲ ਬੈਂਕ, ਐਮਸੀਸੀ, ਚੰਡੀਗੜ੍ਹ ਦੇ ਹਵਾਲੇ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ਦੁਆਰਾ ਦੂਰਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਅਪਰਾਧਿਕ ਕਾਰਵਾਈ ਦਾ ਅਧਿਕਾਰਤ ਹੋਵੇਗਾ।

ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦਾ ਜਾਇਦਾਦ ਦੇ ਹੱਕ, ਟਾਈਟਲ ਜਾਂ ਦਿਲਚਸਪੀ ਸੰਬੰਧੀ ਕੋਈ ਇਤਰਾਜ ਹੈ ਤਾਂ ਨਿਮਨਹਸਤਾਖਰੀ ਨੂੰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਇਸ ਦੀ ਜਾਣਕਾਰੀ ਦੇ ਸਕਦਾ ਹੈ।

> ਚੀੜ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਮਿੱਡ ਕਾਰਪੋਰੇਟ ਸੈਂਟਰ ਸੈਕਟਰ 17-ਬੀ, ਚੰਡੀਗੜ੍ਹ, ਸੰਪਰਕ ਨੰ: 0172-2784221 ਈਮੇਲ : clpc6039@pnb.co.in

23 ਦੀ ਸਾਲਾਨਾ ਰਿਪੋਰਟ ਵਿਖੇ ਹੇਠ ਦਰਸ਼ਾਈ ਤਬਦੀਲੀਆਂ ਕੀਤੀਆਂ ਗਈਆਂ ਹਨ 1. ਪਿਛਲੇ ਵਰਜਨ ਦੇ ਸਫ਼ਾ ਨੰ: 115 'ਤੇ ਟਰਮ ਲੋਨ ਦੀ ਮੁੜ ਅਦਾਇਗੀ ਦੀਆਂ ਬਰਤਾਂ

2. ਪਿਛਲੇ ਵਰਜਨ ਦੇ ਸਫ਼ਾ ਨੈ: 108 'ਤੇ ਨੋਟ ਨੈ: 11 (ਹੋਰ ਸੁਨਿਤੀ) ਨੂੰ ਹਟਾਉਣਾ। ਕੰਪਨੀ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਇਹ ਗਲਤੀਆਂ ਤਰਲਤਾਤਮਿੱਕ ਨਹੀਂ ਹਨ ਅਤੇ ਇਸ ਨਾਲ ਕਿਸੇ ਵੀ ਤਰੀਕੇ ਨਾਲ ਵਿੱਤੀ ਸਟੇਟਮੈਂਟ 'ਤੇ ਅਸਰ ਨਹੀਂ ਪੈਂਦਾ ਹੈ। ਇਹ ਸੋਧ ਕੰਪਨੀ ਦੀ ਵੈਬਸਾਈਟ www.sportking.co.in 'ਤੇ ਉਪਲੱਬਧ ਹੈ ਅਤੇ ਸਟਾਕ ਐਕਸਚੈਂਜ ਜਿਥੇ ਕੰਪਨੀ ਦੇ ਸ਼ੇਅਰ ਸੂਚੀਬੱਧ ਹਨ ਨੂੰ ਵੀ ਭੇਜ ਦਿੱਤੀ ਗਈ ਹੈ। ਕੀਤੀ ਗਈ ਸ਼ੋਧ ਨੂੰ ਛੱਡ ਕੇ ਜਾਂ ਇਸ ਸ਼ੋਧ ਦੇ ਪੂਰਕ ਤੋਂ ਇਲਾਵਾ ਸਾਲਾਨਾ ਰਿਪੋਰਟ ਦੀ ਹੋਰ ਸਾਰੀ ਸਮੱਗਰੀ ਉਹ ਹੀ ਹੈ ਅਤੇ ਇਸ 'ਚ ਕੋਈ ਬਦਲਾਅ ਨਹੀਂ ਹੈ।

ਲਈ ਸਪੋਰਟਕਿੰਗ ਇੰਡੀਆ ਲਿਮਟਿਡ

ਸਦੀ /-ਲਵਲੇਸ਼ ਵਰਮਾ

6

2

Ħ

6

â

fe

ਗ

HE

범

å

ES

0

हे

M

ਰੀ

के

तग

ਨ

हि

भड

टेव

19

वह

डो

E

D

V

GU

24

ਸਥ

ਕੰਪਨੀ ਸਕੱਤਰ

ਏਸੀਐਸ: 34171

ਪਿਕਾਡਲੀ ਸ਼ੁਗਰ ਐਂਡ ਅਲਾਈਡ ਇੰਡਸਟ੍ਰੀਜ਼ ਲਿਮ.

ਮਿਤੀ: 4.9.2023

ਸਥਾਨ : ਲੁਧਿਆਣਾ

ਸੀਆਈਐਨ: L15424PB1993PLC013137, ਰਜਿ. ਦਫ਼ਤਰ: ਜਾਖਲ ਰੋਡ, ਪਾਤੜਾ, ਜ਼ਿਲ੍ਹਾ: ਪਟਿਆਲਾ, ਪੰਜਾਬ-147001, ਫੋਨ ਨੇ. 0172-4660993

ਵੈਬਸਾਈਟ: www.psallpatran.com; ਈ-ਮੇਲ: piccadilygroup34@rediffmall.com

ਸਲਾਨਾ ਜਨਰਲ ਮੀਟਿੰਗ ਦਾ ਨੋਟਿਸ, ਬੁੱਕ ਕਲੋਜਰ ਅਤੇ ਈ-ਵੋਟਿਗ ਦੀ ਜਾਣਕਾਰੀ

ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਕੈਪਨੀ ਦੀ 30ਵੀਂ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਦਿਨ ਵੀਰਵਾਰ 28 ਸਤੰਬਰ 2023 ਨੂੰ ਦੁਪਹਿਰ 12:30 ਵਜੇ ਵੀਡਿਓ ਕਾਨਫਰੈਸਿੰਗ (ਵੀਸੀ)/ਹੋਰ ਆਡੀਓ ਵੀਜੂਅਲ ਮਾਧਿਅਮ (ਓਏਵੀਐਮ) ਰਾਹੀਂ ਕੈਪਨੀਜ਼ ਐਕਟ 2013 ਦੀਆਂ ਲਾਗੂ ਤਜਵੀਜਾਂ ਅਤੇ ਇਸ ਤਹਿਤ ਬਣਣੇ ਨਿਯਮਾਂ ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੌਜਰ ਰਿਕਆਰਮੈਂਟ) ਰੈਗੂਲੌਸ਼ਨ 2015, ਜਿਸ ਨੂੰ ਕਾਰਪੋਰੇਟ ਮਾਮਲੇ ਮੰਤਰਾਲੇ ਦੁਆਰਾ ਜਾਰੀ ਸਰਕੁਲਰਾਂ ਸਮੇਤ ਨਵੀਤਮ ਜਨਰਲ ਸਰਕੁਲਰ ਨੈ: 11/2022 ਮਿਤੀ 28, ਦਸੰਬਰ 2022 (ਐਮਸੀਏ ਸਰਕੂਲਰ) ਅਤੇ ਸਕਿਓਰਿਟੀਜ਼ ਐਂਡ ਐਕਸਚੇਜ ਬੋਰਡ ਆਵ ਇੰਡੀਆ (ਸੰਬੀ ਸਰਕੂਲਰਾਂ) ਨੈਂ: SEBI/HO/CFD/PoD-2/P/CIR/2023/4 ਨਾਲ ਪੜ੍ਹਿਆ ਜਾਵੇ ਦੀ ਪਾਲਣਾ ਕਰਦੇ ਹੋਏ ਬਿਨ੍ਹਾਂ ਇੱਕ ਸਥਾਨ ਦੇ ਮੈਂਬਰਾਂ ਦੇ ਭੌਤਿਕ ਮੌਜੂਦਗੀ ਦੇ ਕੀਤੀ ਜਾਵੇਗੀ।

ਐਮਸੀਏ ਸਰਕੂਲਰਾਂ ਅਤੇ ਸੇਬੀ ਸਰਕੂਲਰਾਂ ਤਹਿਤ ਏਜੀਐਮ ਦਾ ਨੌਟਿਸ ਅਤੇ ਵਿੱਤੀ ਸਾਲ 2022-2023 ਦੀ ਸਲਾਨਾ ਰਿਪੋਰਟ ਸਮੇਤ ਮਿਤੀ 31, ਮਾਰਚ 2023 ਨੂੰ ਖਤਮ ਹੋਏ ਵਿੱਤੀ ਸਾਲ ਦੀ ਪੜਤਾਲੀ ਵਿੱਤੀ ਸਟੇਟਮੈਂਟ (ਸਲਾਨਾ ਰਿਪੋਰਟ) ਈ-ਮੇਲ ਦੁਆਰਾ ਉਨ੍ਹਾਂ ਸਾਰੇ ਮੈੰਬਰਾਂ ਜਿਨ੍ਹਾਂ ਦੇ ਈ-ਮੇਲ ਕੈਪਨੀ /ਡਿਪੋਜਟਰੀ ਭਾਗੀਦਾਰਾਂ ਕੋਲ ਰਜਿਸਟਰਡ ਹੈ ਨੂੰ ਭੇਜ ਦਿੱਤੇ ਗਏ ਹਨ।ਮੈਂਬਰਾਂ ਨੂੰ ਏਜੀਐਮ ਅਤੇ ਸਲਾਨਾ ਰਿਪੋਰਟ ਦੀ ਭੌਤਿਕ ਕਾਪੀ ਭੇਜੇ ਜਾਣ ਉੱਤੇ ਐਮਸੀਏ ਸਰਕੁਲਰਾਂ ਅਤੇ ਸੇਬੀ ਸਰਕੁਲਰਾਂ ਦੁਆਰਾ ਰੋਕ ਲਗਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕੰਪਨੀਜ਼ ਐਕਟ 2013 ਦੇ ਸੈਕਸ਼ਨ 91 ਤਹਿਤ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਮੈਂਬਰਾ ਦੇ ਰਜਿਸ਼ਟਰ ਅਤੇ ਕੰਪਨੀ ਦੀ ਸ਼ੇਅਰ ਟਰਾਂਸਫਰ ਬੁਕ ਮਿਤੀ 22 ਸਤੰਬਰ, 2023 ਤੋਂ ਮਿਤੀ 28 ਸਤੰਬਰ, 2023 ਤੌਕ (ਦੋਵੇਂ ਮਿਤੀਆਂ ਸ਼ਾਮਲ) ਏਜੀਐਮ ਲਈ ਬੰਦ ਰਹਿਣਗੇ।

ਮੈੱਬਰ ਜਿਨ੍ਹਾਂ ਕੌਲ ਕੱਟ ਆਫ਼ ਮਿਤੀ 21, ਸਤੰਬਰ 2023 ਨੂੰ ਭੌਤਿਕ ਜਾਂ ਡੀਮੈਟਰਲਾਈਜ਼ਡ ਰੂਪ ਵਿੱਚ ਸ਼ੇਅਰ ਹਨ ਉਹ ਏਜੀਐਮ ਦੇ ਨੌਟਿਸ ਵਿਖੇ ਦਰਸ਼ਾਏ ਸਧਾਰਨ ਅਤੇ ਖਾਸ ਕਾਰੋਬਾਰ ਲਈ ਨੈਸ਼ਨਲ ਸਕਿਓਰਿਟੀਜ਼ ਡਿਪੋਜਟਰੀ ਲਿਮਟਿਡ (ਐਨਐਸਡੀਐਲ) ਦੇ ਇਲੈਕਟ੍ਰੋਨਿਕ ਵੋਟਿਗ ਸਿਸਟਮ ਰਾਹੀਂ ਵੋਟ ਪਾ ਸਕਦੇ ਹਨ।ਸਾਰੇ

1. ਏਜੀਐਮ ਦੇ ਨੋਟਿਸ ਵਿਖੇ ਦਰਸ਼ਾਏ ਸਧਾਰਨ ਅਤੇ ਖਾਸ ਕਾਰਬਾਰ ਦੀ ਇਲੈਕਟ੍ਰੇਨਿਕ ਮਾਧਿਅਮ ਰਾਹੀ ਵੋਟਿੰਗ ਦੁਆਰਾ ਪੜਤਾਲ ਕੀਤੀ ਜਾਵੇਗੀ।

2.ਰਿਮੋਟ ਈ-ਵੋਟਿੰਗ 25 ਸਤੰਬਰ 2023 ਸਵੇਰੇ 9:00 ਵਜੇ ਸ਼ੁਰੂ ਹੋਵੇਗੀ ਅਤੇ 27 ਸਤੰਬਰ 2023 (ਸ਼ਾਮ 5:00

3. ਕੋਈ ਵਿਅਕਤੀ ਜੋ ਏਜੀਐਮ ਦਾ ਨੋਟਿਸ ਭੇਜੇ ਜਾਣ ਉਪਰੰਤ ਕੈਪਨੀ ਦੇ ਸ਼ੇਅਰ ਖਰੀਦਦਾ ਹੈ ਅਤੇ ਕੈਪਨੀ ਦਾ ਮੈਂਬਰ ਬਣ ਜਾਂਦਾ ਹੈ ਅਤੇ ਕੱਟਆਫ ਮਿਤੀ 21 ਸਤੰਬਰ 2023 ਨੂੰ ਉਸ ਕੋਲ ਕੰਪਨੀ ਦੇ ਸ਼ੇਅਰ ਹਨ ਉਹ ਈ-ਮੇਲ evoting@nsdi.co.in ਜਾਂ piccadilygroup34@rediffmail.com ਉੱਤੇ ਬੈਨਤੀ ਭੇਜ ਕੇ ਆਪਣਾ ਲਾਗਇੰਨ ਆਈਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦਾ ਹੈ। ਜਦੋਂ ਕਿ ਜੇਕਰ ਇੱਕ ਵਿਅਕਤੀ ਪਹਿਲਾ ਹੀ ਈ-ਵੋਟਿੰਗ ਲਈ ਐਨਐਸਡੀਐਲ ਨਾਲ ਰਜਿਸਟਰਡ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਮੌਜੂਦਾ ਯੂਜਰ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰ ਸਕਦਾ ਹੈ।

4 . ਮੈਂਬਰ ਨੌਟ ਕਰਨ ਕੇ: ਓ . ਮੈਂਬਰ ਜਿਸ ਨੇ ਏਜੀਐਮ ਤੋਂ ਪਹਿਲਾ ਰਿਮੋਟ ਈ-ਵੋਟਿੰਗ ਰਾਹੀਂ ਆਪਣਾ ਵੋਟ ਪਾ ਦਿੱਤਾ ਹੈ ਉਹ ਏਜੀਐਮ ਵਿਖੇ ਭਾਗ ਲੈ ਸਕਦਾ ਹੈ, ਪ੍ਰੇਤੂ ਉਸ ਨੂੰ ਦੁਬਾਰਾ ਵੋਟ ਪਾਉਣ ਦੀ ਆਗਿਆ ਨਹੀਂ ਹੋਵੇਗੀ। ਅ. ਇੱਕ ਵਿਅਕਤੀ ਜਿਸ ਦਾ ਨਾਮ ਕੱਟ ਆਫ ਮਿਤੀ ਨੂੰ ਮੈਂਬਰਾਂ ਦੇ ਰਜਿਸਟਰ ਅਤੇ ਡਿਪੋਜਟਰੀਆਂ ਦੁਆਰਾ ਬਰਕਰਾਰ ਲਾਭਪਾਤਰੀ ਮਾਲਕ ਵਿਖੇ ਦਰਜ ਹੈ ਉਹ ਰਿਮੋਟ ਈ-ਵੋਟਿੰਗ ਜਾਂ ਏਜੀਐਮ ਵਿਖੇ ਈ-

5. ਏਜੀਐਮ ਦਾ ਨੋਟਿਸ ਕੈਪਨੀ ਦੀ ਵੈੱਬਸਾਈਟ ਜੋ ਕਿ www.psailpatran.com. www.bseindia.com ਅਤੇ www.evoting.nsdl.com ਤੇ ਵੀ ਉਪਲੱਬਧ ਹਨ।

6. ਇਲੈਕਟ੍ਰੋਨਿਕ ਵੋਟਿੰਗ ਸਬੰਧੀ ਜਾਣਕਾਰੀ ਜਾਂ ਜ਼ਿਕਾਇਤ ਲਈ ਮੈਂਬਰ evoting@nsdl.co.in ਦੇ ਡਾਊਨਲੰਡ ਸੈਕਸ਼ਨ ਵਿਖੇ ਉਪਲੱਬਧ ਆਮ ਤੌਰ ਤੇ ਪੁੱਛੇ ਜਾਣ ਵਾਲੇ ਪੁਸ਼ਨ ਐਫਏਕਿਊ) ਅਤੇ ਮੈੱਬਰ ਲਈ ਈ-ਵੋਟਿੰਗ ਯੂਜਰ ਮੈਨੂੰਅਲ ਦੇਖ ਸਕਦੇ ਹਨ ਜਾਂ ਟੋਲ ਫਰੀ ਨੰਬਰ 1800-222-990 ਤੇ ਸੈਪਰਕ ਕਰ ਸਕਦੇ

7. ਮੈਂਬਰ ਜਿਨ੍ਹਾਂ ਕੋਲ ਭੇਤਿਕ ਰੂਪ ਵਿੱਚ ਸ਼ੇਅਰ ਹਨ ਜਾਂ ਜਿਨ੍ਹਾਂ ਨੇ ਆਪਣੇ ਈ-ਮੇਲ ਪਤੇ ਕੈਪਨੀ ਨਾਲ ਰਜਿਸਟਰਡ ਨਹੀਂ ਕਰਵਾਏ ਹਨ ਉਹ ਰਿਮੋਟ ਈ-ਵੋਟਿਗ ਜਾਂ ਏਜੀਐਮ ਦੌਰਾਨ ਈ-ਵੋਟਿਗ ਰਾਹੀਂ ਵੋਟ ਪਾਉਣ ਲਈ ਨੋਟਿਸ ਅਤੇ ਸਲਾਨਾ ਰਿਪੋਰਟ ਪ੍ਰਾਪਤ ਕਰਨ ਲਈ ਕੰਪਨੀ ਦੇ ਕੰਪਨੀ ਸਕੱਤਰ ਨੂੰ piccadilygroup34@rediffmail.com ਉੱਤੇ ਸੈਪਰਕ ਕਰ ਸਕਦੇ ਹਨ।

ਉਪਰੋਕਤ ਜਾਣਕਾਰੀ ਐਮਸੀਏ ਅਤੇ ਸੇਬੀ ਸਰਕੂਲਰਾਂ ਦੀ ਪਾਲਣਾ ਕਰਦੇ ਹੋਏ ਕੈਪਨੀ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਅਤੇ ਲਾਭ ਲਈ ਹੈ।

ਸਥਾਨ : ਚੰਡੀਗੜ੍ਹ

ਲਈ ਪਿਕਾਭਲੀ ਸ਼ੂਗਰ ਐਂਡ ਅਲਾਈਡ ਇੰਡਸਟ੍ਰੀਜ਼ ਲਿਮਟਿਡ ਸਹੀ/-(ਨਵੀਨ ਪਵਾਰ) ਹੋਲ ਟਾਈਮ ਭਾਇਰੈਕਟਰ ਅਤੇ ਚੇਅਰਮੈਨ ਡੀਆਈਐਨ ਨੇ: 09691282

023